



Where We Live NYC ਨਿਰਪੱਖ ਅਧਾਰ 'ਤੇ ਥਾਂ ਮੁਹੱਈਆ ਕਰਾਉਣ, ਅਲਹਿਦਗੀ ਦਾ ਸਾਹਮਣਾ ਕਰਨ ਅਤੇ ਸਭ ਨੂੰ ਬਰਾਬਰ ਮੌਕੇ ਦੇਣ ਲਈ ਕਾਰਵਾਈ ਕਰਨ ਨੂੰ ਹੱਲਾਸ਼ੇਰੀ ਦੇਣ ਲਈ ਇੱਕ ਸਹਿਯੋਗੀ, ਸ਼ਹਿਰ ਅਧਾਰਤ ਪ੍ਰਕਿਰਿਆ ਹੈ।

ਸਾਡਾ ਉਦੇਸ਼

ਨਿਊਯਾਰਕ ਸ਼ਹਿਰ ਬਿਹਤਰ ਢੰਗ ਨਾਲ ਇਹ ਸਮਝਣ ਲਈ ਭਾਈਚਾਰੇ ਦੇ ਆਗੂਆਂ ਅਤੇ ਨਿਵਾਸੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਕਿ ਕਿਵੇਂ ਨਿਰਪੱਖ ਅਧਾਰ 'ਤੇ ਥਾਂ ਮੁਹੱਈਆ ਕਰਾਉਣ ਲਈ ਅਲਹਿਦਗੀ ਅਤੇ ਪੱਖਪਾਤ ਜਿਹੀਆਂ ਚਣੌਤੀਆਂ ਸਾਡੀ ਰੋਜ਼ਾਨਾ ਦੀ ਜਿੰਦਗੀ 'ਤੇ ਕਿਵੇਂ ਅਸਰ ਪਾਉਂਦੀਆਂ ਹਨ। ਇਕੱਠੇ ਮਿਲ ਕੇ, ਅਸੀਂ ਇਸ ਜਾਣਕਾਰੀ ਦੀ ਵਰਤੋਂ ਨੀਤੀਗਤ ਹੱਲ ਕੱਢਣ ਅਤੇ ਕਾਰਵਾਈ ਵਿੱਚ ਲਿਆਉਣ ਯੋਗ ਰਣਨੀਤੀਆਂ ਵਿਕਸਿਤ ਕਰਨ ਲਈ ਕਰਾਂਗੇ ਜੋ ਸਾਨੂੰ ਇੱਕ ਬਿਹਤਰ ਅਤੇ ਸ਼ਮੂਲੀਅਤ ਵਾਲੇ ਨਿਊਯਾਰਕ ਸ਼ਹਿਰ ਵੱਲ ਲਿਜਾਣਗੇ।

ਇਹ ਕਿਵੇਂ ਕੰਮ ਕਰਦਾ ਹੈ



ਟੀਮ ਬਾਰੇ

Where We Live NYC ਦੀ ਅਗਵਾਈ, NYC ਹਾਊਸਿੰਗ ਅਥੋਰਿਟੀ (NYC Department of Housing, NYCHA), ਦੇ ਸਹਿਯੋਗ ਅਤੇ ਕਈ ਹੋਰ ਨੇੜਲੇ ਸਰਕਾਰੀ ਸਹਿਯੋਗੀਆਂ ਨਾਲ ਮਿਲਕੇ NYC ਹਾਊਸਿੰਗ ਸੁਰੱਖਿਆ ਅਤੇ ਵਿਕਾਸ ਵਿਭਾਗ (Housing Preservation and Development, HPD) ਕਰਦਾ ਹੈ।

ਸ਼ਹਿਰ ਹੈਸਟਰ ਸਟ੍ਰੀਟ ਅਤੇ ਭਾਈਚਾਰਾ-ਅਧਾਰਤ ਸੰਗਠਨਾਂ ਨਾਲ ਭਾਈਚਾਰੀ ਕਰ ਰਿਹਾ ਹੈ, ਤਾਂ ਜੋ ਸਾਰੇ ਹਲਕਿਆਂ ਦੇ ਵਾਸੀਆਂ ਨਾਲ Where We Live NYC ਭਾਈਚਾਰਕ ਗੁਫ਼ਤਗੂ ਨੂੰ ਅੱਗੇ ਲਿਜਾਇਆ ਜਾ ਸਕੇ। ਸਹਿਯੋਗੀਆਂ ਵਿੱਚ ਸ਼ਾਮਲ ਹਨ:

- Ali Forney Center
- Arab American Association NY
- Asian Americans for Equality
- Banana Kelly Community Improvement Association
- Brooklyn Center for Independence of the Disabled
- Center for Court Innovation
- Center for Independence of the Disabled NY
- Chhaya CDC
- Fifth Avenue Committee
- Make the Road New York
- Neighbors Together
- SAGE Advocacy & Services for LGBT Elders
- Sapna NYC



ਸ਼ਾਮਲ ਹੋਵੋ

Where We Live NYC ਦੀ ਸਫਲਤਾ ਤੁਹਾਡੇ ਜਿਹੇ ਨਿਊਯਾਰਕ ਵਾਸੀਆਂ ਦੀ ਸ਼ਮੂਲੀਅਤ ਤੇ ਨਿਰਭਰ ਕਰਦੀ ਹੈ। ਯਕੀਨੀ ਬਣਾਓ ਕਿ ਤੁਹਾਡੀ ਗੱਲ ਸੁਣੀ ਜਾਵੇ!

ਇਸ 'ਤੇ ਜਾਓ: nyc.gov/WhereWeLive ਸਾਂਝਾ ਕਰੋ: [#WhereWeLiveNYC](https://twitter.com/WhereWeLiveNYC)



ਨਵੀਨਤਮ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਲਈ ਸਾਡੀ ਮੇਲ ਸੂਚੀ ਵਿੱਚ ਸ਼ਾਮਲ ਹੋਵੋ



ਨਿਰਪੱਖ ਅਧਾਰ 'ਤੇ ਥਾਂ ਮੁਹੱਈਆ ਕਰਾਉਣ ਵਿੱਚ ਆਉਂਦੀਆਂ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਆਨਲਾਈਨ ਸਾਂਝੇ ਕਰੋ



ਪਤਾ ਕਰੋ ਕਿ ਤੁਸੀਂ ਕਿੱਥੇ ਇੱਕ ਭਾਈਚਾਰੇ ਦੀ ਗੁਫ਼ਤਗੂ ਵਿੱਚ ਸ਼ਾਮਲ ਹੋ ਸਕਦੇ ਹੋ ਜਾਂ ਅਗਵਾਈ ਕਰ ਸਕਦੇ ਹੋ, ਅਤੇ ਕਿਸ ਜਨਤਕ ਵਰਕਸ਼ਾਪ ਵਿੱਚ ਸ਼ਾਮਲ ਹੋ ਸਕਦੇ ਹੋ



ਕੀ ਤੁਹਾਡਾ ਸੰਗਠਨ ਨਿਰਪੱਖ ਅਧਾਰ 'ਤੇ ਥਾਂ ਮੁਹੱਈਆ ਕਰਾਉਣ ਵਾਲੇ ਹਿੱਤਧਾਰਕਾਂ ਦੇ ਸਮੂਹ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ? ਸੰਪਰਕ ਕਰੋ: WhereWeLiveNYC@hpd.nyc.gov



ਕਿਫਾਇਤੀ ਅਧਾਰ 'ਤੇ ਥਾਂ ਮੁਹੱਈਆ ਕਰਾਉਣਾ ਕੀ ਹੁੰਦਾ ਹੈ?



3.

ਫੇਅਰ ਹਾਊਸਿੰਗ (ਕਿਫਾਇਤੀ ਅਧਾਰ 'ਤੇ ਥਾਂ ਮੁਹੱਈਆ ਕਰਾਉਣਾ) ਕਾਨੂੰਨ ਮੁਤਾਬਕ ਸ਼ਹਿਰਾਂ ਲਈ ਨਿਰਪੱਖ ਅਧਾਰ 'ਤੇ ਥਾਂ ਮੁਹੱਈਆ ਕਰਾਉਣ ਦੀ ਪ੍ਰਕਿਰਿਆ ਨੂੰ ਸਕਾਰਾਤਮਕ ਢੰਗ ਨਾਲ ਅੱਗੇ ਲਿਜਾਣਾ ਜ਼ਰੂਰੀ ਹੈ। ਇਹੀ ਫ਼ਰਮਾਨ *Where We Live NYC* ਦਾ ਪ੍ਰੇਰਨਾ ਸ੍ਰੋਤ ਹੈ। ਇਸ ਉਪਰਾਲੇ ਰਾਹੀਂ, ਅਸੀਂ ਅਲਹਿਦਗੀ ਦਾ ਸਾਹਮਣਾ ਕਰਨ ਲਈ ਅੱਗੇ ਹੋ ਕੇ ਕਦਮ ਚੁੱਕਾਂਗੇ ਅਤੇ ਇੱਕ ਸੰਤੁਲਤ ਪ੍ਰਸਤਾਵ ਰਾਹੀਂ ਬਾਰਬਰ ਮੌਕੇ ਨਾ ਮਿਲਣ ਦੀ ਸਮੱਸਿਆ ਦਾ ਹੱਲ ਕੱਢਾਂਗੇ:

- ਲੋਕਾਂ ਨੂੰ ਆਪਣੀ ਪਸੰਦ ਦੇ ਆਂਢ-ਗੁਆਂਢ ਵਿੱਚ ਜਾਣ ਜਾਂ ਆਪਣੇ ਮੌਜੂਦਾ ਆਂਢ-ਗੁਆਂਢ ਵਿਖੇ ਰਹਿਣ ਦੇ ਯੋਗ ਬਣਾਉਣਾ, ਭਾਵੇਂ ਇਹ ਬਦਲ ਜਾਂਦਾ ਹੈ।
- ਆਂਢ-ਗੁਆਂਢ ਵਿੱਚ ਨਿਰਪੱਖ ਹੋ ਕੇ ਨਿਵੇਸ਼ ਕਰਨਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਭਾਈਚਾਰਿਆਂ ਕੋਲ ਅੱਗੇ ਵਧਣ ਲਈ ਲੋੜੀਂਦੇ ਸ੍ਰੋਤ ਹਨ।

1.

ਫੇਅਰ ਹਾਊਸਿੰਗ ਕਾਨੂੰਨ **THE FAIR HOUSING ACT (1968)** ਤੁਹਾਡੇ ਨਾਲ ਹੇਠ ਲਿਖੇ ਅਧਾਰਾਂ ਕਾਰਨ ਹੋ ਸਕਣ ਵਾਲੇ ਪੱਖਪਾਤ ਤੋਂ ਤੁਹਾਡੀ ਰੱਖਿਆ ਕਰਦਾ ਹੈ, ਜਦੋਂ ਤੁਸੀਂ ਕੋਈ ਘਰ ਕਿਰਾਏ ਤੇ ਲੈਂਦੇ ਹੋ, ਖਰੀਦਦੇ ਹੋ, ਜਾਂ ਘਰ ਲਈ ਕਰਜ਼ਾ ਲੈਂਦੇ ਹੋ:

- ਨਸਲ
- ਲਿੰਗ
- ਰੰਗ
- ਅਪਾਹਜਤਾ
- ਕੌਮੀਅਤ
- ਪਰਿਵਾਰਕ ਸਥਿਤੀ
- ਧਰਮ

2.

ਨਿਊਯਾਰਕ ਰਾਜ ਅਤੇ ਨਿਊਯਾਰਕ ਸ਼ਹਿਰ ਦੇ ਮਨੁੱਖੀ ਹੱਕਾਂ ਸਬੰਧੀ ਕਾਨੂੰਨਾਂ ਵਿੱਚ ਵੀ ਇਹਨਾਂ ਦੇ ਅਧਾਰ 'ਤੇ ਵਾਧੂ ਸੁਰੱਖਿਆ ਸ਼ਾਮਲ ਹੈ:

- ਉਮਰ
- ਨਾਗਰਿਕਤਾ
- ਜਾਇਜ਼ ਨੌਕਰੀ ਜਾਂ ਕਮਾਈ ਦੇ ਸ੍ਰੋਤ
- ਲਿੰਗ, ਲਿੰਗ ਪਛਾਣ, ਜਾਂ ਲਿੰਗ ਸਮੀਕਰਨ
- ਵਿਆਹ ਜਾਂ ਭਾਈਵਾਲੀ ਦੀ ਸਥਿਤੀ
- ਵਰਤਮਾਨ ਵਿੱਚ ਬੱਚੇ ਅਤੇ ਭਵਿੱਖ ਵਿੱਚ ਬੱਚਾ ਕਰਨ ਦੀ ਯੋਜਨਾ
- ਜਿਨਸੀ ਝੁਕਾਅ
- ਘਰੇਲੂ ਹਿੰਸਾ, ਜਿਨਸੀ ਹਿੰਸਾ, ਜਾਂ ਪਿੱਛਾ ਕਰਨ ਜਿਹੀ ਹਿੰਸਾ ਤੋਂ ਬੱਚਕੇ ਨਿਕਲਣ ਦਾ ਅਨੁਭਵ
- ਫੌਜ ਵਿੱਚ ਸੇਵਾ



ਨਿਰਪੱਖ ਅਧਾਰ 'ਤੇ ਥਾਂ ਮੁਹੱਈਆ ਕਰਾਉਣਾ ਮਹੱਤਵਪੂਰਨ ਕਿਉਂ ਹੈ?

ਸਾਨੂੰ ਪਤਾ ਹੈ ਕਿ ਸਾਰੇ ਨਿਊਯਾਰਕ ਵਾਸੀਆਂ ਨੂੰ ਇਤਿਹਾਸਿਕ ਅਤੇ ਮੌਜੂਦਾ ਸਮੇਂ ਦੇ ਅਨਿਆਂਵਾਂ ਕਰਕੇ ਸਾਡੇ ਸ਼ਹਿਰ ਵੱਲੋਂ ਦਿੱਤੇ ਜਾਂਦੇ ਮੌਕੇ ਬਰਾਬਰੀ ਦੇ ਅਧਾਰ 'ਤੇ ਨਹੀਂ ਮਿਲਦੇ ਹਨ, ਜਿਸ ਦਾ ਰੰਗ ਅਧਾਰਤ ਭਾਈਚਾਰੇ ਤੇ ਖਾਸ ਅਸਰ ਪੈਂਦਾ ਹੈ।



ਕੀ ਤੁਸੀਂ ਜਿੱਥੇ ਰਹਿਣਾ ਚਾਹੁੰਦੇ ਹੋ, ਉੱਥੇ ਆਂਢ-ਗੁਆਂਢ ਵਿੱਚ ਗੁਣਵੱਤਾਪੂਰਨ ਅਤੇ ਸਸਤੀ ਥਾਂ ਭਾਲ ਸਕਦੇ ਹੋ?



ਕੀ ਤੁਹਾਡੇ ਕੋਲ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦਾ ਅਜਿਹਾ ਕੋਈ ਵਿਕਲਪ ਹੈ ਜਿੱਥੇ ਸਿੱਖਿਆ ਅਤੇ ਸ੍ਰੋਤ ਗੁਣਵੱਤਾਪੂਰਨ ਹਨ?



ਕੀ ਭਰੋਸੇਯੋਗ ਅਤੇ ਪਹੁੰਚਯੋਗ ਆਵਾਜਾਈ ਵਿਕਲਪ ਤੁਹਾਡੇ ਨੇੜੇ ਉਪਲਬਧ ਹਨ?



ਕੀ ਤੁਹਾਡਾ ਆਂਢ-ਗੁਆਂਢ ਸੁਰੱਖਿਅਤ, ਤੰਦਰੁਸਤ ਅਤੇ ਸੁਵਿਧਾਜਨਕ ਹੈ?



ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਆਂਢ-ਗੁਆਂਢ ਵੰਨ-ਸੁਵੰਨਤਾ ਭਰਿਆ ਅਤੇ ਖੁਸ਼ਗਵਾਰ ਹੈ?

ਨਿਊਯਾਰਕ ਸ਼ਹਿਰ ਅਤੇ ਦੇਸ਼ ਭਰ ਵਿੱਚ ਨਿਰਪੱਖ ਅਧਾਰ 'ਤੇ ਥਾਂ ਮੁਹੱਈਆ ਕਰਾਉਣ ਲਈ ਲੜਨ ਦਾ ਇਤਿਹਾਸ ਬਹੁਤ ਪੁਰਾਣਾ ਹੈ। *Where We Live NYC* ਰਾਹੀਂ, ਸ਼ਹਿਰ ਪੱਖਪਾਤ ਨਾਲ ਲੜਨ, ਮੌਕੇ ਮਿਲਣ ਵਿੱਚ ਆਉਂਦੀਆਂ ਮੁਸ਼ਕਲਾਂ ਨੂੰ ਹਟਾਉਣ, ਅਤੇ ਇੱਕ ਬਿਹਤਰ ਅਤੇ ਸ਼ਮੂਲੀਅਤ ਭਰਿਆ ਆਂਢ-ਗੁਆਂਢ ਬਣਾਉਣ ਲਈ ਨਿਰਪੱਖ ਅਧਾਰ 'ਤੇ ਥਾਂ ਮੁਹੱਈਆ ਕਰਾਉਣ ਵਾਲੀਆਂ ਨੀਤੀਆਂ ਦਾ ਅਗਲਾ ਅਧਿਆਏ ਵਿਕਸਿਤ ਕਰਨ ਵਿੱਚ ਮਦਦ ਕਰ ਰਿਹਾ ਹੈ।